



## ਪੀ.ਐੱਚ.ਸੀ ਬਰੀਏਵਾਲ ਅਤੇ ਸ੍ਰੀ ਗੁਰੂ ਰਾਮਦਾਸ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਡੇਂਗੂ ਜਾਗਰੂਕਤਾ ਮੁਹਿੰਮ ਵਿੱਚ ਭਾਗ ਲਿਆ

ਵਿੱਤਰਗੜ੍ਹ ਬੁਝੀਆਂ • ਅਮਨਦੀਪ ਸਿੰਘ ਖਾਲਸਾ  
ਸਿਹਤ ਵਿਭਾਗ ਪੰਜਾਬ ਵਲੋਂ ਲੋਕਾਂ ਨੂੰ ਡੇਂਗੂ ਬਾਰੇ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਮੁਹਿਮ ਦੇ ਤਹਿਤ ਉਸਦੇ ਖਾਤਮੇ ਲਈ ਸ਼ੁਰੂਆਤ ਕੀਤੀ ਮੁਹਿਮ ਤਹਿਤ ਵਿੱਚ ਪੀ.ਐੱਚ.ਸੀ ਬਰੀਏਵਾਲ ਦੇ ਸਟਾਫ ਅਤੇ ਸ੍ਰੀ ਗੁਰੂ ਰਾਮਦਾਸ ਨਰਸਿੰਗ ਕਾਲਜ ਪੰਚੋਰ ਦੇ

ਵਿਦਿਆਰਥੀਆਂ ਨੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਡੇਂਗੂ ਬਾਰੇ ਜਾਣਕਾਰੀ ਦਿੱਤੀ ਗਈ। ਹਰੇਕ ਸ਼ੱਕਰਵਾਰ ਡੇਂਗੂ ਜਾਗਰੂਕਤਾ ਮਿਸ਼ਨ ਤਹਿਤ ਪਿੰਡਾਂ ਵਿੱਚ ਜਾ ਕੇ ਜਿੱਥੇ ਜਿੱਥੇ ਪਾਣੀ ਖੜ੍ਹਾ ਹੈ ਉਸ ਜਗ੍ਹਾ 'ਤੇ ਸਪਰੇਅ ਕੀਤੀ ਗਈ। ਇਸ ਤੋਂ ਪਹਿਲਾਂ ਅਮਨਪਾਲ ਸਿੰਘ ਐੱਸ. ਆਈ ਅਤੇ ਰਥਬੀਰ ਸਿੰਘ ਐੱਸ ਆਈ ਨੇ ਡੇਂਗੂ

ਜਾਗਰੂਕਤਾ ਮਿਸ਼ਨ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਗਈ ਅਤੇ ਉਹਨਾਂ ਨੂੰ ਦੱਸਿਆ ਗਿਆ ਕਿ ਅਸੀਂ ਡੇਂਗੂ ਤੋਂ ਬਚਾਵ ਵਾਸਤੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਉਹਨਾਂ ਦੇ ਨਾਲ ਕਾਲਜ ਦੇ ਡਾਇਰੈਕਟਰ ਡਾ. ਗੁਲਵਤਨ ਸਿੰਘ ਕੌਰ ਨੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਾਡੀ ਸੰਸਥਾ ਦੇ

ਵਿਦਿਆਰਥੀ ਹਮੇਸ਼ਾ ਤਿਆਰ ਰਹਿੰਦੇ ਹਨ। ਉਹਨਾਂ ਕਿਹਾ ਕਿ ਸਾਡੀ ਸੰਸਥਾ ਦੇ ਵਿਦਿਆਰਥੀ ਇਸ ਤੋਂ ਪਹਿਲਾਂ ਵੀ ਸਰਕਾਰ ਵਲੋਂ ਸ਼ੁਰੂ ਕੀਤੀਆਂ ਜਾਂਦੀਆਂ ਸਾਰੀਆਂ ਮੁਹਿੰਮਾਂ ਵਿੱਚ ਵੱਧ ਚੜ੍ਹ ਕੇ ਭਾਗ ਲਿਆ ਜਾਂਦਾ ਹੈ। ਇਸ ਮੌਕੇ ਉਹਨਾਂ ਦੇ ਨਾਲ ਹਰਜਿੰਦਰ ਸਿੰਘ, ਬਿਕਰਮ ਸਿੰਘ ਅਤੇ ਮਨਜੋਤ ਸਿੰਘ ਆਦਿ ਹਾਜ਼ਰ ਸਨ।



## 40ਵਾਂ ਮਹੀਨਾਵਾਰ ਮੁਫਤ ਸਿਹਤ ਅਤੇ ਸ਼ੁਗਰ ਜਾਂਚ ਕੈਂਪ ਲਗਾਇਆ

ਅਹਿਮਦਗੜ੍ਹ • ਰੂਪੀ ਰਫੀਨ  
ਪੰਜਾਬ ਦੇ ਜ਼ਰੂਰਤਮੱਦ ਵੱਖ-ਵੱਖ ਇਲਾਕਿਆਂ ਵਿੱਚ ਹਰ ਮਹੀਨੇ ਸਿਹਤ ਅਤੇ ਸ਼ੁਗਰ ਜਾਂਚ ਕੈਂਪ ਦੇ ਮੁਫਤ ਕੈਂਪ ਲਗਾਉਣ ਵਾਲੀ ਇਲਾਕੇ ਦੀ ਮਸ਼ਹੂਰ ਸਮਾਜ ਸੇਵੀ ਸੰਸਥਾ ਅਹਿਮਦਗੜ੍ਹ ਵੈਲਫੇਅਰ ਐਸੋਸੀਏਸ਼ਨ (ਰਜਿ.) ਵੱਲੋਂ ਸਰਪ੍ਰਸਤ ਸਤੀਸ਼ ਕੁਮਾਰ ਸੂਦ ਬੱਬੂ ਦੀ ਅਗਵਾਈ ਹੇਠ ਅੱਜ 40ਵਾਂ ਮਹੀਨਾਵਾਰ ਸਿਹਤ ਅਤੇ

ਸ਼ੁਗਰ ਜਾਂਚ ਦਾ ਕੈਂਪ ਇਸਲਾਮੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਅਹਿਮਦਗੜ੍ਹ ਮਾਲਕੋਟਲਾ ਵਿਖੇ ਲਗਾਇਆ ਗਿਆ। ਡਾਕਟਰ ਗਿਰਜਾ ਸੂਦ, ਅਰੋੜਾ ਨਿਊਰੋ ਸੈਂਟਰ ਲੁਧਿਆਣਾ ਨੇ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ। 86 ਮਰੀਜ਼ਾਂ ਨੇ ਸਿਹਤ ਜਾਂਚ ਕਰਵਾਈ ਅਤੇ 41 ਮਰੀਜ਼ਾਂ ਨੇ ਸ਼ੁਗਰ ਜਾਂਚ ਕਰਵਾ ਕੇ ਕੈਂਪ ਦਾ ਲਾਭ ਉਠਾਇਆ। ਐਡਵੋਕੇਟ ਪੁਰਸ਼ੋਤਮ ਗੋਇਲ ਨੇ ਪਹੁੰਚ ਕੇ ਕੈਂਪ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਕਿਹਾ ਕਿ ਅਹਿਮਦਗੜ੍ਹ ਵੈਲਫੇਅਰ ਐਸੋਸੀਏਸ਼ਨ ਨੇ

## ਸਰਬੰਸ ਬਣਨ 'ਤੇ ਰਣਜੀਤ ਸਿੰਘ ਰਾਣਾ ਨੇ ਪਰਮਾਤਮਾ ਦਾ ਕੀਤਾ ਸ਼ੁਕਰਾਨਾ

ਲੋਹੀਆਂ ਖਾਸ • ਸਵਰਨ ਸਿੰਘ ਚੰਦੀ  
ਪਿੰਡ ਜਾਣੀਆਂ ਚਾਲ ਵਿਖੇ ਰਣਜੀਤ ਸਿੰਘ ਰਾਣਾ ਸਰਪੰਚ ਵੱਲੋਂ



ਸਰਬੰਸਮੰਤਰੀ ਚੁਣੇ ਜਾਣ ਨਾਲ ਗੁਰੂ ਘਰ ਹਾਜ਼ਰੀ ਵਿੱਚ ਸ਼ੁਕਰਾਨਾ ਕੀਤਾ ਗਿਆ। ਪਿੰਡ ਵੱਲੋਂ ਚੁਣੇ ਗਏ ਮੰਤਰੀ ਨਾਲ

ਪੰਚਾਇਤ ਮੈਂਬਰਾਂ ਨੂੰ ਅਤੇ ਲਾਗਲੇ ਪਿੰਡਾਂ ਦੇ ਸਰਪੰਚਾਂ ਨੂੰ ਸਵਰਨ ਸਿੰਘ ਚੰਦੀ, ਚਮਾਰੇਨ ਅਤੇ ਰਣਜੀਤ ਸਿੰਘ ਰਾਣਾ ਸਰਪੰਚ ਵੱਲੋਂ ਸ਼ਿਰਧੰਗ ਪਾ ਕੇ ਸਨਮਾਨਿਤ ਕੀਤਾ ਗਿਆ। ਪਿੰਡ ਜਾਣੀਆਂ ਚਾਲ ਸਰਬੰਸਮੰਤਰੀ ਨਾਲ ਹੋਈ ਰਣਜੀਤ ਸਿੰਘ ਰਾਣਾ ਬਣੇ

ਸਰਪੰਚ ਬਲਜੀਤ ਕੌਰ ਪੰਚ ਸਕਿੰਦਰ ਸਿੰਘ ਪੰਚ, ਪਰਮਜੀਤ ਸਿੰਘ ਪੰਚ, ਬਲਦੇਵ ਸਿੰਘ ਪੰਚ, ਸੁਖਜੀਤ ਕੌਰ ਪੰਚ ਬਣੇ ਪੰਚ।

## ਐਸ ਡੀ ਐਮ ਵੱਲੋਂ ਪੂਰੀ ਅਨਾਜ ਮੰਡੀ ਦਾ ਦੌਰਾ, ਨਾੜ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲ

ਪੂਰੀ • ਮਨੋਹਰ ਸਿੰਘ ਸੱਗੂ  
ਐੱਸ ਐਸ ਡੀ ਐਮ ਪੂਰੀ ਵਿਕਾਸ ਹੀਰਾ ਨੇ ਪੂਰੀ ਅਨਾਜ ਮੰਡੀ ਦੇ ਕੀਤੇ ਆਪਣੇ ਦੌਰੇ ਦੌਰਾਨ ਝੋਨੇ ਦੇ ਖਰੀਦ ਪ੍ਰਬੰਧਾਂ



ਗੰਧਲਾ ਹੁੰਦਾ ਹੈ ਤੇ ਧਰਤੀ ਦੀ ਉਪਜਾਊ ਸ਼ਕਤੀ ਘੱਟਦੀ ਹੈ ਅਤੇ ਇਨਸਾਨਾਂ ਤੋਂ ਜੀਵ ਜੰਤੂਆਂ ਦਾ ਨੁਕਸਾਨ ਵੱਧ ਹੁੰਦਾ ਹੈ। ਉਨ੍ਹਾਂ ਕਿਹਾ ਨਾੜ ਨੂੰ ਅੱਗ ਨਾ ਲਗਾਉਣ

ਸੰਬੰਧੀ ਪਿੰਡਾਂ ਅੰਦਰ ਲਗਾਤਾਰ ਕੈਂਪ ਲਾਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ

ਦਾ ਜਾਇਜ਼ਾ ਲਿਆ ਅਤੇ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਨ੍ਹਾਂ ਦਾ ਮੌਕੇ ਉੱਪਰ ਹੱਲ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ ਡੀ ਐਮ ਵਿਕਾਸ ਹੀਰਾ ਨੇ ਕਿਹਾ ਪੂਰੀ ਅਨਾਜ ਮੰਡੀ ਵਿੱਚ ਕਿਸਾਨਾਂ ਦੀਆਂ ਫਸਲਾਂ ਨੂੰ ਸਮੇਂ ਸਿਰ ਖਰੀਦਿਆ ਜਾ ਰਿਹਾ ਤੇ ਲਿਫਟਿੰਗ ਵੀ ਚੰਗੇ ਤਰੀਕੇ ਨਾਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿਸਾਨ ਸਰਕਾਰ ਦੇ ਮਾਪਦੰਡਾਂ ਅਨੁਸਾਰ ਆਪਣੇ ਝੋਨੇ ਨੂੰ ਮੰਡੀ ਵਿੱਚ ਲੈਕੇ ਆਉਣ ਤਾਂ ਜੋ ਉਨ੍ਹਾਂ ਦੀ ਫਸਲ ਜਲਦ ਖਰੀਦੀ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਾੜ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ ਕਿਉਂਕਿ ਇਸ ਨਾਲ ਵਾਤਾਵਰਨ

ਵਿੱਚ ਕਿਸੇ ਕਿਸਮ ਦੀ ਮੁਸ਼ਕਲ ਸਾਹਮਣੇ ਆਉਂਦੀ ਹੈ ਤਾਂ ਉਹ ਫੇਰਨ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ। ਇਸ ਮੌਕੇ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਪ ਸਿੰਘ ਸਮਰਾ ਨੇ ਦੱਸਿਆ ਕੱਲ ਤੱਕ ਪੰਜ ਲੱਖ ਗੱਟ ਦੀ ਖਰੀਦ ਹੋ ਚੁੱਕੀ ਹੈ। ਤੇ ਸਾਢੇ ਤਿੰਨ ਲੱਖ ਗੱਟ ਲਿਫਟਿੰਗ ਹੋ ਚੁੱਕੀ ਹੈ। ਉਨ੍ਹਾਂ ਕਿਹਾ ਮੰਡੀ ਅੰਦਰ ਖਰੀਦ ਤੇ ਲਿਫਟਿੰਗ ਦਾ ਕੰਮ ਤੇਜ਼ੀ ਨਾਲ ਹੋ ਰਿਹਾ। ਇਸ ਮੌਕੇ ਵੈਅਰਾਉਸ ਇੰਨਸਪੈਕਟਰ ਰਮਨਦੀਪ ਸਿੰਘ, ਮਾਰਕੈਂਡਿੰਗ ਦੇ ਸਿਅਰਨਜੀਤ ਸਿੰਘ, ਪਰਗੋਰਨ ਦੇ ਐਡ ਐਸ ਓ ਜਿਵਤੋਸ ਸਿੰਘ, ਪਨਸਪ ਦੇ ਪ੍ਰਦੀਪ ਸਿੰਘ, ਹੋਰ ਅਧਿਕਾਰੀ ਹਾਜ਼ਰ ਸਨ।

## Classified ਕਲਾਸੀਫਾਈਡ

### Change of Name

I, Poonam W/o Sanjeev Kumar  
R/o Kalika Mandir Street Near  
Community Hall Jalandhar Distt  
Fazilka Punjab have changed my  
name from Poonam to Poonam  
Rani.

I Divyansh S/o Mahinder Pal  
R/o 17H, Ohri Gate, Kacha Kot, Near  
Mahant Gurudwara, Batala, Distt.  
Gurdaspur have changed my name  
from Divyansh to Divyansh Salaria.  
Concerned Note.

ਮੈਂ ਕਮਲਜੀਤ ਨਾਭਰ ਪੁੱਤਰ ਕਰਨ  
ਸਿੰਘ ਨਾਭਰ ਵਾਸੀ ਮਕਾਨ ਨੰ.-253, ਗਲੀ  
ਨੰ.-11, ਨਜ਼ਦੀਕ ਮੈਡ ਦੀ ਚੌਕੀ, ਮੈਡ  
ਕਾਲੋਨੀ, ਜ਼ਿਲ੍ਹਾ-ਪਟਿਆਲਾ ਜ਼ਿਲ੍ਹਾ  
ਕਰਦਾ ਹਾਂ ਕਿ ਮੈਂ ਆਪਣੀ ਨਾਥਾਲਗ ਲੜਕੀ  
ਕਾਵਯ ਨਾਭਰ (02-03-2012) ਦਾ ਨਾਮ  
ਬਦਲ ਕੇ ਕਾਵਯ ਰੱਖ ਲਿਆ ਹੈ।

ਮੈਂ, ਲਵਲੇਸ਼ ਕੁਮਾਰ ਪੁੱਤਰ ਮੋਹਨ ਲਾਲ  
ਵਾਸੀ ਗਾਂਧੀ ਨਗਰ, ਸ੍ਰੀ ਮੁਕਤਸਰ ਸਾਹਿਬ ਨੇ  
ਆਪਣੇ ਨਾਥਾਲਗ ਲੜਕੇ ਆਦਿਤਿਆ ਕੁਮਾਰ  
ਗੋਰਾ ਦਾ ਨਾਮ ਬਦਲ ਕੇ ਆਦਿਤਿਆ ਗੋਰਾ  
ਰੱਖ ਲਿਆ ਹੈ।

ਮੈਂ ਸਿਮਰਨਪ੍ਰੀਤ ਕੌਰ ਪਤਨੀ ਗੁਰਪ੍ਰੀਤ  
ਸਿੰਘ ਵਾਸੀ ਨਾਭਾ ਕਲੋਨੀ ਸਮਾਣਾ ਤਹਿਸੀਲ  
ਸਮਾਣਾ ਜ਼ਿਲ੍ਹਾ ਪਟਿਆਲਾ ਨੇ ਆਪਣਾ ਨਾਮ  
ਬਦਲ ਕੇ ਸਿਮਰਨਪ੍ਰੀਤ ਕੌਰ ਤੋਂ ਸਿਮਰਨਜੀਤ  
ਕੌਰ ਰੱਖ ਲਿਆ ਹੈ। ਸਬੰਧਤ ਨੋਟ ਕਰਨ।

ਮੈਂ, Paramjit Kaur Akila ਪਤਨੀ  
ਬਲਵਿੰਦਰ ਸਿੰਘ ਵਾਸੀ #28714, ਗਲੀ ਨੰ-  
2-ਬੀ, ਨੇੜੇ ਐਸ.ਏ.ਐਸ. ਨਗਰ, ਪੁਝਾਪ  
ਨਗਰ, ਬਠਿੰਡਾ ਨੇ ਅਪਣਾ ਨਾਮ ਬਦਲ ਕੇ  
Paramjit Kaur ਰੱਖ ਲਿਆ ਹੈ।

ਮੈਂ ਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ  
ਵਾਸੀ ਪਿੰਡ ਹਰਿਪੁਰ ਜ਼ਿਲ੍ਹਾ ਗੁਰਦਾਸਪੁਰ  
(ਪੰਜਾਬ)-143531 ਨੇ ਆਪਣਾ ਨਾਮ  
ਜੋਗਿੰਦਰ ਸਿੰਘ ਤੋਂ ਬਦਲ ਕੇ ਜੋਗਿੰਦਰ ਸਿੰਘ  
ਕਾਗਲ ਰੱਖ ਲਿਆ ਹੈ। ਸਬੰਧਤ ਨੋਟ ਕਰਨ।

### ਬੇਦਖਲੀ ਨੋਟਿਸ

ਮੈਂ, ਪੰਪੂ ਪੁੱਤਰ ਹਰਦੁਲ ਵਾਸੀ # 1937  
ਗਲੀ ਨੰਬਰ 8 ਤਿਲਕ ਨਗਰ ਸ੍ਰੀ ਮੁਕਤਸਰ  
ਸਾਹਿਬ ਘੋਸ਼ਣਾ ਕਰਦਾ ਹਾਂ ਕਿ ਮੈਰਾ ਲੜਕਾ  
ਦੀਪਕ ਕੁਮਾਰ ਜੋ ਕਿ ਮੇਰੇ ਕਹਿਣੇ ਤੋਂ ਬਾਹਰ  
ਹੈ। ਇਸ ਲਈ ਮੈਂ ਇਸ ਨੂੰ ਆਪਣੀ ਚੌਲ  
ਅੱਚਲ ਜਾਇਦਾਦ ਤੇ ਬੇਦਖਲ ਕਰਦਾ ਹਾਂ  
ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ  
ਜ਼ਿੰਮੇਵਾਰ ਹੋਵੇਗਾ। ਮੇਰੀ ਅਤੇ ਮੇਰੇ ਪਰਿਵਾਰ  
ਦੀ ਇਸ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ  
ਸਬੰਧਤ ਨੋਟ ਕਰਨ।

### ਬੇਦਖਲੀ ਨੋਟਿਸ

ਮੈਂ, ਪੂਜਾ ਪਤਨੀ ਰਾਧੇ ਲਾਲ ਵਾਸੀ  
ਸ਼ੁਗਰ ਮਿਲ ਰੋਡ, ਮੋਰਿਛਾ, ਵਾਰਡ ਨੰਬਰ 4,  
ਮੋਰਿਛਾ, ਤਹਿਸੀਲ ਮੋਰਿਛਾ, ਜ਼ਿਲ੍ਹਾ  
ਮੁਕਤਸਰ ਸੂਬਿਤ ਕਰਦੀ ਹਾਂ ਕਿ ਮੇਰੀ ਬੇਟੀ  
ਨੇਹਾ ਜੋ ਕਿ ਮੇਰੇ ਕਹਿਣੇ ਤੋਂ ਬਾਹਰ ਹੈ। ਮੈਂ  
ਇਸ ਨੂੰ ਆਪਣੀ ਚੌਲ ਵਾ ਅਚੱਲ  
ਜਾਇਦਾਦ ਤੋਂ ਬੇਦਖਲ ਕਰਦੀ ਹਾਂ। ਇਸ  
ਨਾਲ ਲੈਣ-ਦੇਣ ਕਰਨ ਵਾਲਾ ਖੁਦ  
ਜ਼ਿੰਮੇਵਾਰ ਹੋਵੇਗਾ। ਸਬੰਧਤ ਨੋਟ ਕਰਨ।

ਮੈਂ, ਨਵਜੋਤ ਸਿੰਘ ਪੁੱਤਰ ਮੋਲ ਸਿੰਘ  
ਵਾਸੀ ਰਾਧੇਪੁਰ ਜ਼ਿਲ੍ਹਾ ਮਾਨਸਾ ਬਿਆਨ  
ਕਰਦਾ ਹਾਂ ਕਿ ਮੇਰਾ ਲੜਕਾ ਲਵਪ੍ਰੀਤ ਸਿੰਘ  
ਜੋ ਕਿ ਮੇਰੇ ਅਤੇ ਮੇਰੇ ਪਰਿਵਾਰ ਦੇ ਕਹਿਣੇ  
ਤੇ ਬਾਹਰ ਹੈ ਅਤੇ ਮੇਰੀ ਕੋਈ ਗੱਲ ਨਹੀਂ  
ਮੰਨਦਾ ਹੈ। ਮੈਂ ਇਸ ਨੂੰ ਆਪਣੀ ਸਾਰੀ  
ਚੌਲ-ਅਚੱਲ ਜਾਇਦਾਦ ਤੋਂ ਬੇਦਖਲ  
ਕਰਦਾ ਹਾਂ। ਇਸ ਨਾਲ ਲੈਣ-ਦੇਣ ਕਰਨ  
ਵਾਲਾ ਖੁਦ ਜ਼ਿੰਮੇਵਾਰ ਹੋਵੇਗਾ। ਸਬੰਧਤ ਨੋਟ  
ਕਰਨ।

ਮੈਂ, ਮਨੋਹਰ ਸਿੰਘ ਪੁੱਤਰ ਭਗਤ ਸਿੰਘ  
ਪਿੰਡ ਸੜੇਆ, ਤਹਿਸੀਲ ਬਲਾਚੋਰ, ਜ਼ਿਲ੍ਹਾ  
ਸ਼ਹੀਦ ਭਗਤ ਸਿੰਘ ਨਗਰ ਸੂਬਿਤ ਕਰਦਾ  
ਹਾਂ ਕਿ ਮੇਰਾ ਲੜਕਾ ਮਨਪ੍ਰੀਤ ਸਿੰਘ ਅਤੇ  
ਉਸਦੀ ਪਤਨੀ ਮਨਪ੍ਰੀਤ ਕੌਰ ਜੋ ਕਿ ਮੇਰੇ  
ਕਹਿਣੇ ਤੋਂ ਬਾਹਰ ਹਨ। ਮੈਂ ਇਨ੍ਹਾਂ ਨੂੰ  
ਆਪਣੀ ਚੌਲ-ਅਚੱਲ ਜਾਇਦਾਦ ਤੋਂ  
ਬੇਦਖਲ ਕਰਦਾ ਹਾਂ। ਇਨ੍ਹਾਂ ਨਾਲ ਲੈਣ-  
ਦੇਣ ਕਰਨ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ।  
ਮੇਰਾ ਜਾਂ ਮੇਰੇ ਪਰਿਵਾਰ ਦੇ ਮੈਂਬਰਾਂ ਦਾ ਕਿਸੇ  
ਦਾ ਕੋਈ ਵੀ ਤੁਅਲਕ ਵਾਸਤਾ ਨਹੀਂ  
ਹਿਹਾ। ਸਬੰਧਤ ਨੋਟ ਕਰਨ।

ਮੈਂ, ਸੋਮ ਨਾਥ ਪੁੱਤਰ ਜੋਗਿੰਦਰ ਪਾਲ  
ਵਾਸੀ ਪਿੰਡ ਚਟਕੋਈ, ਤਹਿਸੀਲ ਬਲਾਚੋਰ,  
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸੂਬਿਤ  
ਕਰਦਾ ਹਾਂ ਕਿ ਮੇਰਾ ਪੁੱਤਰ ਸੰਦੀਪ ਕੁਮਾਰ  
ਅਤੇ ਉਸਦੀ ਪਤਨੀ ਸੰਦੀਪ ਕੌਰ ਜੋ ਕਿ ਮੇਰੇ  
ਕਹਿਣੇ ਤੋਂ ਬਾਹਰ ਹਨ। ਮੈਂ ਇਨ੍ਹਾਂ ਨੂੰ  
ਆਪਣੀ ਚੌਲ-ਅਚੱਲ ਜਾਇਦਾਦ ਤੋਂ  
ਬੇਦਖਲ ਕਰਦਾ ਹਾਂ। ਇਨ੍ਹਾਂ ਨਾਲ ਲੈਣ-  
ਦੇਣ ਕਰਨ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ।  
ਮੇਰਾ ਜਾਂ ਮੇਰੇ ਪਰਿਵਾਰ ਦੇ ਮੈਂਬਰਾਂ ਦਾ ਕਿਸੇ  
ਦਾ ਕੋਈ ਵੀ ਤੁਅਲਕ ਵਾਸਤਾ ਨਹੀਂ  
ਹਿਹਾ। ਸਬੰਧਤ ਨੋਟ ਕਰਨ।

### ਆਮ ਸੂਚਨਾ

ਮੈਂ ਗੁਰਵਿੰਦਰ ਸਿੰਘ ਪੁੱਤਰ ਅਵਤਾਰ  
ਸਿੰਘ ਵਾਸੀ ਪਿੰਡ ਵਲਟੋਰਾ ਤਹਿਸੀਲ ਪੱਟੀ  
ਜ਼ਿਲ੍ਹਾ ਰਾਮਤਾਨ ਭਿਆਨ ਕਰਦਾ ਹਾਂ ਕਿ  
ਗੁਰਵਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਦੋਵੇਂ  
ਮੇਰੇ ਨਾਮ ਹਨ ਅਤੇ ਮੈਨੂੰ ਉਪਰੋਕਤ ਦੋਵੇਂ  
ਨਾਵਾਂ ਨਾਲ ਜਾਣਿਆ ਜਾਂਦਾ ਹੈ।

### ਇਸ਼ਤਿਹਾਰਾਂ ਸਬੰਧੀ

#### ਜ਼ਰੂਰੀ ਬੇਨਤੀ

‘ਐੱਸ ਈ ਆਵਾਜ਼’ ਦੀ ਮੈਨੇਜਮੈਂਟ  
ਇਸ ਅਖਬਾਰ ਵਿੱਚ ਛਪੇ ਇਸ਼ਤਿਹਾਰਾਂ  
(ਡਿਸਪਲੇ/ਕਲਾਸੀਫਾਈਡ) ਦੇ ਤੱਥਾਂ  
ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦੀ।  
ਸਾਡਾ ਅਖਬਾਰ ਇਨ੍ਹਾਂ ਤੱਥਾਂ ਨੂੰ  
ਤਸਦੀਕ ਨਹੀਂ ਕਰਦਾ। ਪਾਠਕਾਂ ਦੀ  
ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ  
ਇਸ਼ਤਿਹਾਰਾਂ 'ਤੇ ਕਾਰਵਾਈ ਕਰਨ ਤੋਂ  
ਪਹਿਲਾਂ ਤੱਥਾਂ ਦੀ ਪੁਸ਼ਟੀ ਕਰ ਲੈਣ।

### ਜਨਤਕ ਨੋਟਿਸ

ਸਨਮੁਖ ਸ੍ਰੀ ਨਰਿੰਦਰ, ਭੋਲਕਸ਼  
ਸਹਾਇਕ ਅਸਟੇਟ ਅਫਸਰ  
ਯੂ. ਟੀ. ਚੰਡੀਗੜ੍ਹ

ਵਿਸ਼ਾ: ਰਜਿਸਟਰਡ ਵਜੋਂ ਅਤਿ  
ਦੇ ਆਧਾਰ 'ਤੇ ਮੌਤ ਤੋਂ  
ਬਾਅਦ ਰਿਹਾਇਸ਼ੀ ਸਾਈਟ ਨੰ. 1358, ਸੈਕਟਰ  
34-ਸੀ, ਚੰਡੀਗੜ੍ਹ (ਆਰਪੀਡੀ 14932) ਦੇ  
25.00% ਹਿੱਸੇ ਦੀ ਅਦਾਲਤ ਦੇ ਹੁਕਮਾਂ ਦੇ  
ਆਧਾਰ 'ਤੇ ਮਾਲਕੀ ਦੀ ਤਬਦੀਲੀ ਸਬੰਧੀ।  
ਆਮ ਜਨਤਾ ਨੂੰ ਅਤੇ ਸਾਰੇ ਸਬੰਧਤ ਨੂੰ ਸੂਚਿਤ  
ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ  
ਮੁਤਾਬਕ ਸ੍ਰੀ ਬਲਦੇਵ ਸਿੰਘ ਆਹਲੂਵਾਲੀਆ  
ਰਿਹਾਇਸ਼ੀ ਸਾਈਟ ਨੰ. 1358, ਸੈਕਟਰ 34-  
ਸੀ, ਚੰਡੀਗੜ੍ਹ ਦੇ 25.00% ਹਿੱਸੇ  
ਦੇ ਮਾਲਕ/ਲੀਜ਼ੀ ਹਨ। ਤੁਸੀਂ ਸਿੰਘ  
ਆਹਲੂਵਾਲੀਆ ਨੂੰ ਸੂਚਿਤ ਕੀਤਾ ਗਿਆ ਹੈ  
ਕਿ ਸਾਰੇ ਦਾਅਵੇਦਾਰ/ਕਾਨੂੰਨੀ ਵਾਰਸਾਂ ਜੋ  
ਵਿੱਚ ਸਬੰਧਤ ਹਨ, ਦੇ ਬਾਅਦ ਮਾਨਯੋਗ  
ਅਦਾਲਤ ਵੱਲੋਂ ਹੱਕਮ ਜਾਰੀ ਕੀਤੇ ਗਏ ਹਨ।  
ਹੁਣ, ਤੁਸੀਂ ਸਿੰਘ ਆਹਲੂਵਾਲੀਆ ਨੂੰ ਦਫ਼ਤਰ  
ਦਿੱਤੀ ਹੈ ਕਿ ਰਿਹਾਇਸ਼ੀ ਸਾਈਟ ਨੰ. 1358, ਸੈਕਟਰ  
34-ਸੀ, ਚੰਡੀਗੜ੍ਹ ਦੇ 25.00% ਹਿੱਸੇ ਦੀ ਮਾਲਕੀ  
ਜੋ ਬਲਦੇਵ ਸਿੰਘ ਆਹਲੂਵਾਲੀਆ ਦੀ ਸ੍ਰੀ ਰਜਿਸਟਰਡ  
ਵਜੋਂ ਅਤਿ ਦੇ ਆਧਾਰ 'ਤੇ ਅਦਾਲਤ ਦੇ ਹੁਕਮਾਂ  
ਦੇ ਆਧਾਰ 'ਤੇ ਉਸਦੇ ਹੱਕ ਵਿੱਚ ਤਬਦੀਲ ਕੀਤੀ ਜਾਵੇ।  
ਅਗਰ ਕਿਸੇ ਵਿਅਕਤੀ ਨੂੰ ਉਪਰੋਕਤ ਹੁਕਮਾਂ ਗੱਦੇ  
ਵਾਸਤੇ ਨਾਂ ਇਲਾਵਾ ਮਿਲੇ ਤਾਂ ਕਿਸੇ ਹੋਰ ਵਾਸਤੇ  
ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਅਸਟੇਟ ਅਫਸਰ,  
ਯੂ. ਟੀ. ਚੰਡੀਗੜ੍ਹ ਤੁਰੰਤ ਸੂਚਿਤ ਕਰੇ। ਅਗਰ ਕਿਸੇ  
ਵਿਅਕਤੀ ਨੂੰ ਇਸ ਜਾਇਦਾਦ ਦੇ ਇਸ ਹਿੱਸੇ ਦੀ  
ਮਾਲਕੀ ਉਪਰੋਕਤ ਦਫ਼ਤਰਤਬਰਕਾ ਦੇ ਨਾਂ ਤਬਦੀਲੀ  
ਕਰਨ 'ਤੇ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣਾ  
ਇਤਰਾਜ਼ ਲਿਖਤੀ ਤੌਰ 'ਤੇ (ਮੈਨਿਸਟਰੇਟ/ਨੋਟਰੀ ਤੋਂ  
ਤਸਦੀਕ ਕੀਤੇ ਬਿਆਨ ਰਲਵੀਆ ਸਮੇਤ) ਲਿਖਤੀ  
ਤੌਰ 'ਤੇ ਨਿਮਨਹਸਤਾਖਰੀ ਦੇ ਇਸ ਦਫਤਰ ਨੂੰ ਇਸ  
ਨੋਟਿਸ ਦੀ ਪ੍ਰਕਾਸ਼ਣਾ ਤੋਂ 30 ਦਿਨਾਂ ਦੇ ਅੰਦਰ-  
ਅੰਦਰ ਪੇਸ਼ ਕਰੇ। ਕੋਈ ਇਤਰਾਜ਼ ਜਾਂ ਆਉਣ ਦੀ  
ਸ਼ੁਰੂ ਵਿੱਚ ਉਕਤ ਜਾਇਦਾਦ ਦਾ ਉਕਤ ਹਿੱਸਾ  
ਉਪਰੋਕਤ ਲਾਭਪਾਤਰੀਆਂ ਦੇ ਨਾਂ ਕਰ ਦਿੱਤਾ  
ਜਾਵੇਗਾ ਅਤੇ ਬਾਅਦ ਵਿੱਚ ਕਿਸੇ ਵੀ ਪੜਾਅ 'ਤੇ  
ਜਿਸੇ ਦਾ ਕਿਸੇ ਕਿਸਮ ਦਾ ਕੋਈ ਦਾਅਵਾ ਦਾਖਲ  
ਨਹੀਂ ਕੀਤਾ ਜਾਵੇਗਾ।  
ਨਵੀਨ, ਭੋਲਕਸ਼, ਸਹਾਇਕ ਅਸਟੇਟ ਅਫਸਰ,  
ਅਸਟੇਟ ਅਫਸਰ ਦੀਆਂ ਤਾਬਤਾਂ ਦੀ ਵਰਤੋਂ ਕਰਦੇ  
ਹੋਏ, ਯੂ. ਟੀ. ਚੰਡੀਗੜ੍ਹ।

### ਮੋਟਰ ਕੁਨੈਕਸ਼ਨ

#### ਬਦਲੀ

ਇੱਕ ਟਿਊਬਵੈਲ ਕੁਨੈਕਸ਼ਨ 7.5  
ਰਾਸ ਪਾਵਰ ਖਾਤਾ ਨੰਬਰ SG-  
2/413 ਰਕਬਾ ਮਹਿਮੂਆਣਾ ਜੋ ਕਿ  
ਬਲਵੀਰ ਕੌਰ ਪਤਨੀ ਸੋਣਾ ਸਿੰਘ ਵਾਸੀ  
ਮਹਿਮੂਆਣਾ ਜ਼ਿਲਾ ਫਰੀਦਕੋਟ ਦੇ ਨਾਮ  
ਤੇ ਚੱਲਦਾ ਹੈ। ਇਸ ਕੁਨੈਕਸ਼ਨ ਨੂੰ  
ਚਮਕੌਰ ਸਿੰਘ ਪੁੱਤਰ ਗੁਰਦੀਪ ਸਿੰਘ  
ਵਾਸੀ ਜੰਡਵਾਲਾ (ਫਰੀਦਕੋਟ) ਨੇ  
ਆਪਣੇ ਨਾਮ ਤਬਦੀਲ ਕਰਾਉਣ ਲਈ  
ਬਿਨੈ ਪੱਤਰ ਦਿੱਤਾ ਹੈ। ਇਤਰਾਜ਼ ਪੱਦਰਾਂ  
ਦਿਨਾਂ ਅੰਦਰ।

ਸਹੀ/- ਸਹਾਇਕ ਕਾਰਜਕਾਰੀ  
ਇੰਜੀਨੀਅਰ, ਵੰਡ (ਉਪ ਮੰਡਲ),  
ਪੰ.ਰਾ.ਪ.ਕਾ. ਲਿਮ ਸਾਇਕ।

ਨਵੀਨ, ਭੋਲਕਸ਼, ਸਹਾਇਕ ਅਸਟੇਟ ਅਫਸਰ,  
ਅਸਟੇਟ ਅਫਸਰ ਦੀਆਂ ਤਾਬਤਾਂ ਦੀ ਵਰਤੋਂ ਕਰਦੇ  
ਹੋਏ, ਯੂ. ਟੀ. ਚੰਡੀਗੜ੍ਹ।



ਬਰਾਂਚ ਦਫਤਰ : ਕਿਸ਼ਨਪੁਰਾ, ਜ਼ਿਲ੍ਹਾ ਜਲੰਧਰ, ਫੋਨ : 0181-5031521  
ਅਧਿਕਾਰ - IV (ਨਿਯਮ-81(1))  
ਕਰਬਾ ਨੋਟਿਸ (ਅਚੱਲ ਜਾਇਦਾਦ ਲਈ)  
ਜਦੋਂ ਕਿ ਨਿਮਨ ਹਸਤਾਖਰਤ ਇਸ਼ਤਿਹਾਰ ਅਧੀਨ ਕ-ਅਪਰੇਟਿਵ ਬੈਂਕ ਲਿਮਿਟਡ, ਬਰਾਂਚ  
ਦਫਤਰ ਕਿਸ਼ਨਪੁਰਾ, ਜਲੰਧਰ ਸ਼ਹਿਰ ਦੇ ਅਧਿਕਾਰਤ ਅਧਿਕਾਰੀ ਹੁੰਦਿਆਂ ਕਾਨੂੰਨ ਦੇ ਅਧੀਨ  
ਉਪਰੋਕਤ ਬੈਂਕ ਦੇ ਕਿਸੇ ਵੀ ਜਾਂ ਸਾਰੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਬੈਂਕ ਦੀਆਂ ਵਿੱਤੀ  
ਸੇਵਾਵਾਂ ਦੀ ਸੁਰੱਖਿਆ ਅਤੇ ਪੁਨਰਗਠਨ ਅਤੇ ਸੁਰੱਖਿਆ ਟਿੱਕਾ ਐਂਟਰ ਨੂੰ ਲਾਗੂ ਕਰਨ ਦੇ  
ਅਧੀਨ ਅਤੇ ਨਿਯਮਾਂ ਦੇ ਨਾਲ ਪ੍ਰਭੂ ਗੱਦੇ ਧਾਰਾ 13 (2) ਅਤੇ 13 (12) ਦੇ ਅਧੀਨ ਪ੍ਰਧਾਨ  
ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਸੁਰੱਖਿਆ ਟਿੱਕਾ (ਇਕਟਰੇਸਟਰ) ਰੁਕਸ਼ 2002 ਦੇ 8  
ਅਤੇ 9 ਦੇ ਤਹਿਤ 29/05/2024 ਨੂੰ ਡਿਮਾਂਡ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਹੇਠਾਂ ਦਿੱਤੇ  
ਵਰਗਿਆਂ ਅਨੁਸਾਰ ਨੋਟਿਸਾਂ ਵਿੱਚ ਜ਼ਿਕਰ ਕੀਤੀ ਗਈ ਰਕਮ ਦੀ ਅਦਾਇਗੀ ਕਰਨ ਲਈ ਹੇਠ  
ਲਿਖੀਆਂ ਧਿਰਾਂ ਨੂੰ ਅਦਾਇਗੀ ਕਰਨ ਲਈ ਕਿਹਾ ਗਿਆ ਹੈ:

ਕਰਜ਼ਦਾਰ/ਕਰਬਾ ਲੈਣ ਵਾਲਾ : 1. ਸ੍ਰੀ ਰਤਨੇਸ਼ ਸਿੰਘ ਸੋਨੀ ਪੁੱਤਰ ਗੁਰਦੇਵ ਸਿੰਘ ਸੋਨੀ ਵਾਸੀ ਮਕਾਨ  
ਨੰਬਰ ਆਨੰਦ-366, ਕਿਸ਼ਨਪੁਰਾ, ਜਲੰਧਰ-1, ਇੰਡਸਟਰੀਅਲ ਟਾਊਨ, ਜਲੰਧਰ-144004 ਅਤੇ  
ਗਰਦਰਬਾ : 1. ਸ. ਰਚਦੀਪ ਸਿੰਘ ਬਦਵਾਲ ਪੁੱਤਰ ਸ. ਅਮਰ ਸਿੰਘ ਵਾਸੀ ਮਕਾਨ ਨੰਬਰ ਬੀ-  
ਆਈਐਸ 757/23-ਏ, ਗੁਲਿਆਰਪੁਰ ਰੋਡ, ਨਿਊ ਸੇਂਟੇਪੁਰਾ, ਜਲੰਧਰ-1, ਇੰਡਸਟਰੀਅਲ  
ਟਾਊਨ, ਜਲੰਧਰ। (2) ਰਿਪੀ ਸੋਨੀ ਪਤਨੀ ਰਤਨੇਸ਼ ਸਿੰਘ ਸੋਨੀ ਵਾਸੀ ਮਕਾਨ ਨੰਬਰ ਬੀ-ਆਈਐਸ  
757/23-ਏ, ਗੁਲਿਆਰਪੁਰ ਰੋਡ, ਨਿਊ ਸੇਂਟੇਪੁਰਾ, ਜਲੰਧਰ-1, ਇੰਡਸਟਰੀਅਲ ਟਾਊਨ, ਜਲੰਧਰ  
ਨੋਟਿਸ ਵਿੱਚ ਦਰਜ ਕਰੋ, 32,03,926/- (ਰੁਪੇ. ਥੰਡੀ ਲੱਖ ਤਿੰਨ ਹਜ਼ਾਰ ਨੌਂ ਸੌ ਛੱਬੀ ਸਿਰਫ) ਮਿਤੀ  
27.05.2024 ਤੱਕ ਮੌਤ ਭਵਿੱਖੀ ਵਿਆਜ ਲਿਸ਼ ਨੋਟਿਸ ਜਾਰੀ ਹੋਣ ਤੋਂ 60 ਦਿਨਾਂ ਦੇ ਅੰਦਰ-ਅੰਦਰ  
ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ। ਕਰਜ਼ਦਾਰ ਉਹ ਰਕਮ ਜਮ੍ਹਾਂ ਕਰਵਾਉਣ ਵਿੱਚ ਅਸਫਲ ਰਹੇ  
ਹਨ। ਇਸ ਨੋਟਿਸ ਰਾਹੀਂ ਕਰਬਾ ਲੈਣ ਵਾਲੇ ਅਤੇ ਆਮ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨਿਮਨ  
ਹਸਤਾਖਰੀ ਵੱਲੋਂ ਹੇਠਾਂ ਵਰਣਨ ਕੀਤੀ ਗਈ ਜਾਇਦਾਦ ਦਾ ਸੰਕਲਨ 13(4) ਐਕਟ ਜਿਸ ਨੂੰ ਨਿਯਮ  
8 ਅਤੇ 9 ਨਾਲ ਪਰਿਭਾਸ਼ਾ ਜਾਵੇ, ਦੇ ਅਧੀਨ ਦਿੱਤੇ ਹਰੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 21 ਅਕਤੂਬਰ  
2024 ਨੂੰ ਕਰਬਾ ਲੈ ਲਿਆ ਗਿਆ ਹੈ।

ਕਰਜ਼ਦਾਰ ਨੂੰ ਖਾਸ ਤੌਰ 'ਤੇ ਅਤੇ ਆਮ ਤੌਰ 'ਤੇ ਜਨਤਾ ਨੂੰ ਇਸ ਨੋਟਿਸ ਰਾਹੀਂ ਸੂਚਿਤ ਕੀਤਾ ਜਾਂਦਾ  
ਹੈ ਕਿ ਉਹ ਇਸ ਜਾਇਦਾਦ (ਜਾਇਦਾਦ) ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਲੈਣ-ਦੇਣ ਨਾ ਕਰਨ, ਜੋ  
ਵੀ ਕੋਈ ਇਸ ਤਰ੍ਹਾਂ ਕਰੇਗਾ, ਉਹ ਪਹਿਲਾਂ ਹੀ ਰਜਿਸਟਰਡ ਪੇਂਟ ਰਾਹੀਂ ਭੇਜੇ ਐਂਡਰ ਸੈਕਸ਼ਨ 13(2)  
ਦੇ ਤਹਿਤ ਨੋਟਿਸ ਅਨੁਸਾਰ ਤੇਜ਼ਾ ਕੀਤੀ ਰਕਮ ਰੁਪੇ. 32,03,926/- (ਰੁਪੇ. ਥੰਡੀ ਲੱਖ ਤਿੰਨ ਹਜ਼ਾਰ  
ਨੌਂ ਸੌ ਛੱਬੀ ਸਿਰਫ) ਦਾ ਨੋਟਿਸ਼ਨਰ ਅਧੀਨ ਕ-ਅਪਰੇਟਿਵ ਬੈਂਕ ਲਿਮ., ਬਰਾਂਚ ਕਿਸ਼ਨਪੁਰਾ, ਜਲੰਧਰ  
ਸ਼ਹਿਰ ਨੂੰ 27.05.2024 ਤੱਕ ਬਣਦੇ ਭਵਿੱਖੀ ਵਿਆਜ ਸਮੇਤ ਦੇਣਾ ਚਾਹੀਦਾ ਹੈ।

ਅਚੱਲ ਜਾਇਦਾਦ ਦੇ ਵੇਰਵੇ  
1) ਜਾਇਦਾਦ ਦੇ ਸਾਰੇ ਪੱਖਾਂ ਅਤੇ ਪਾਸਲਾ ਰਿਹਾਇਸ਼ੀ ਮਕਾਨ ਨੰਬਰ ਬੀਐਸ 563, ਮਿਤੀ 7  
ਮਈ 39 ਸਰਅਰ ਟ੍ਰੱਟ, ਖਸਰਾ ਨੰਬਰ 28381/10806, 28382/10806 ਹਰਬਾਤ ਨੰਬਰ  
307/1, ਅਖਾਦੀ ਮੁਲਕੀ ਕਿਸ਼ਨਪੁਰਾ, ਜਲੰਧਰ ਵਿਖੇ ਸਥਿਤ, ਜਲ ਡੀਡ ਡਾਕੂਮੈਂਟ ਨੰਬਰ 2022-  
23/186/1/9694 ਮਿਤੀ 19.12.2022 ਜਲੰਧਰ-1 ਅਨੁਸਾਰ।  
ਸਥਾਨ : ਜਲੰਧਰ ਮਿਤੀ : 21/10/2024 ਅਧਿਕਾਰਤ ਅਧਿਕਾਰੀ

## ਪਰਾਲੀ ਸਾੜਨ ਦੇ ਨੁਕਸਾਨ ਦੱਸਣ ਲਈ ਅਸ਼ੋਕ ਕੁਮਾਰ ਨੇ ਕੀਤੀ ਪਿੰਡਾਂ ਦੀਆਂ ਸੱਥਾਂ ਤੱਕ ਪਹੁੰਚ

ਪਾਤੜਾਂ • ਬਲਬੀਰ ਸਿੰਘ ਵਿੱਲੋਂ  
ਉਪ ਮੰਡਲ ਮੈਨਿਸਟਰੇਟ ਪਾਤੜਾਂ  
ਅਸ਼ੋਕ ਕੁਮਾਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ  
ਲਗਾਉਣ ਨਾਲ ਹੁੰਦੇ ਨੁਕਸਾਨ ਤੇ ਪਰਾਲੀ  
ਨੂੰ ਖੇਤਾਂ ਵਿੱਚ ਮਿਲਾਉਣ ਨਾਲ ਹੋਣ ਵਾਲੇ  
ਵਾਤਾਵਰਣ ਤੇ ਜ਼ਮੀਨ ਦੇ ਫ਼ਾਇਦਿਆਂ ਤੋਂ  
ਜਾਣੂ ਕਰਵਾਉਣ ਲਈ ਪਾਤੜਾਂ ਸਬ  
ਡਵੀਜ਼ਨ ਦੇ ਪਿੰਡਾਂ ਦੀਆਂ ਸੱਥਾਂ 'ਚ ਪੁੱਜੇ  
ਅਤੇ ਕਿਸਾਨਾਂ ਨਾਲ ਖੁੱਲ੍ਹੀ ਵਿਚਾਰ ਚਰਚਾ  
ਕੀਤੀ। ਇਸ ਮੌਕੇ ਐਸ ਡੀ ਐਮ. ਅਸ਼ੋਕ

ਕੁਮਾਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ  
ਡਾ. ਪ੍ਰੀਤੀ ਯਾਦਵ ਵੱਲੋਂ ਸ਼ੁਰੂ ਕੀਤੇ ਗਏ  
ਸੱਥ 'ਚ ਗੱਲ ਅਤੇ ਹੱਲ ਪ੍ਰੋਗਰਾਮ ਨੂੰ  
ਪਿੰਡਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ  
ਹੈ। ਉਨ੍ਹਾਂ ਕਿਹਾ ਕਿ ਪਿੰਡ ਦੀਆਂ ਸਾਝੀਆਂ  
ਥਾਵਾਂ 'ਤੇ ਜਦ ਕਿਸਾਨ ਤੇ ਪ੍ਰਸ਼ਾਸਨਿਕ  
ਅਧਿਕਾਰੀ ਇਕੱਠੇ ਬੈਠਦੇ ਹਨ ਤਾਂ  
ਅਪਣੇ ਤੇ ਨਾਲ ਕੀਤੀ ਗਈ ਗੱਲ ਦਾ  
ਪ੍ਰਭਾਵ ਦੱਸਦੇ ਧਿਰਾਂ 'ਤੇ ਜ਼ਿਆਦਾ ਪੈਂਦਾ ਹੈ  
ਤੇ ਇਸ ਦੇ ਨਤੀਜੇ ਵੀ ਚੰਗੇ ਆਉਂਦੇ ਹਨ।

ਉਨ੍ਹਾਂ ਦੱਸਿਆ ਕਿ ਸੱਥ ਵਿੱਚ ਬੈਠਕੇ  
ਕਿਸਾਨਾਂ ਨਾਲ ਕੀਤੀਆਂ ਵਿਚਾਰਾਂ ਵਿਚ  
ਜਿੱਥੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ  
ਗਈਆਂ, ਉੱਥੇ ਪ੍ਰਸ਼ਾਸਨ ਵੱਲੋਂ ਵੀ ਮੁਸ਼ਕਲਾਂ  
ਦੇ ਹੱਲ ਲਈ ਤੁਰੰਤ ਕਾਰਵਾਈ ਅਰੰਭੀ  
ਗਈ ਅਤੇ ਮਾਰਗ ਵੱਲ